
ੴ

ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ



ਸ੍ਰੀ ਸਤਿਗੁਰੂ ਜਗਜੀਤ ਸਿੰਘ
ਸਿਮਰਤੀ-ਕੈਲੰਡਰ
2015

(੨੦੭੧-੭੨ ਬ੍ਰਿ:)



ਪ੍ਰਕਾਸ਼ : ਕੱਤਕ ਸੁਦੀ ਇਕਾਦਸ਼ੀ
੮ ਮੱਘਰ ੧੯੭੭ ਬ੍ਰਿ:
22 ਨਵੰਬਰ 1920 ਈ: ਸੋਮਵਾਰ
ਸ੍ਰੀ ਭੈਣੀ ਸਾਹਿਬ

ਪਿਤਾ : ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ
ਮਾਤਾ : ਸ੍ਰੀ ਮਾਤਾ ਭੁਪਿੰਦਰ ਕੌਰ ਜੀ
ਭਰਾਤਾ : ਮਹਾਰਾਜ ਬੀਰ ਸਿੰਘ ਜੀ
ਮਹਿਲ : ਮਾਤਾ ਚੰਦ ਕੌਰ ਜੀ
ਸਪੁੱਤਰੀ : ਬੀਬਾ ਸਾਹਿਬ ਕੌਰ ਜੀ
ਜਾ-ਨਸ਼ੀਨ : ਸਤਿਗੁਰੂ ਉਦੇ ਸਿੰਘ ਜੀ

ਗੁਰਗੱਦੀ ਨਸ਼ੀਨੀ : 22 ਅਗਸਤ 1959
ਬ੍ਰਹਮਲੀਨ : ਮੱਘਰ ਦੀ ਮੱਸਿਆ
੨੯ ਮੱਘਰ ੨੦੬੯ ਬ੍ਰਿ:
13 ਦਸੰਬਰ 2012 ਈ: ਵੀਰਵਾਰ

ਗੁਰਸਿੱਖੀ ਮਾਰਗ ਦੇ ਪ੍ਰੇਰਨਾ-ਸ੍ਰੋਤ

ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਮਾਤਾ ਭੁਪਿੰਦਰ ਕੌਰ ਜੀ ਦੇ ਵੱਡੇ ਸਾਹਿਬਜ਼ਾਦੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਆਪਣੇ ਜੀਵਨ ਦੇ ਮੁੱਢਲੇ 39 ਵਰ੍ਹੇ ਗੁਰੂ ਹੁਕਮ ਦੀ ਕਾਰ ਵਿਚ ਰਹਿੰਦਿਆ ਇਕ ਪੂਰਨ ਗੁਰਸਿੱਖ ਵਾਂਗ ਬਿਤਾਏ।

ਆਪ ਜੀ ਨੇ ਸ੍ਰੀ ਭੈਣੀ ਸਾਹਿਬ ਵਿਖੇ ਪੁਰਾਤਨ ਰਿਸ਼ੀ-ਆਸ਼ਰਮਾਂ ਜਿਹੀ ਪਾਠਸ਼ਾਲਾ ਵਿਚ ਬਹੁ-ਭਾਸ਼ਾਈ ਅਤੇ ਦਸਕਾਰੀ ਸਿੱਖਿਆ ਦੇ ਨਾਲ ਸ਼ਾਸ਼ਤ੍ਰੀ ਸੰਗੀਤ, ਗੁਰਮਤਿ ਕੀਰਤਨ, ਗੁਰਬਾਣੀ, ਖੇਡਾਂ ਆਦਿ ਦੀਨੀ ਅਤੇ ਦੁਨਿਆਵੀ ਗਿਆਨ ਗ੍ਰਹਿਣ ਕੀਤਾ ਅਤੇ ਭਾਈ ਲਹਿਣਾ ਜੀ ਵਾਂਗ ਗੁਰੂ ਹੁਕਮ ਦੀ ਹਰ ਕਸਵੱਟੀ ਤੇ ਪੂਰੇ ਉੱਤਰੇ। ਹੱਥੀਂ ਸੇਵਾ ਕਰਨੀ, ਪੰਥਕ ਜਿੰਮੇਂਵਾਰੀਆਂ ਬਾਖ਼ੂਬੀ ਨਿਭਾਉਣੀਆਂ, ਅਤਿਅੰਤ ਰੁਝੇਵਿਆਂ ਵਿਚ ਵੀ ਨਾਮ-ਬਾਣੀ ਦੇ ਨਿਤਨੇਮ ਵਿਚ ਕਦੇ ਵਿਘਨ ਨਾਂ ਪੈਣ ਦੇਣਾ, ਕਦੇ ਵੀ ਗੁਰੂ ਪੁੱਤਰ ਹੋਣ ਦਾ ਵਿਸ਼ੇਸ਼ ਅਧਿਕਾਰ ਨਾ ਜਤਾਉਣਾ ਸਗੋਂ ਹਲੀਮੀ ਸਦ-ਭਾਵਨਾ ਅਤੇ ਸਦਾ ਬਹਾਰ ਮੁਸਕਾਨ ਆਪ ਦਾ ਸਹਿਜ ਸੁਭਾਅ ਸੀ।

ਨਾਮਧਾਰੀ ਸਮਾਜ ਵਿਚ ਆਪ ਜੀ ਨੂੰ ਬੇਅੰਤ ਜੀ ਅਤੇ ਵੱਡੇ ਬਾਬਾ ਜੀ ਕਹਿ ਕੇ ਸਤਿਕਾਰਿਆ ਜਾਂਦਾ ਸੀ।



Sri Satguru Jagjit Sigh Ji, the elder son of Sri Satguru Pratap Singh Ji and Mata Bhupinder Kaur lived the first 39 years of His life as ideal Gur-Sikh following the ideals and edicts of Satguru Pratap Singh Ji. Growing up in the mystic and spiritual environment of a mendicant's hermitage at Sri Bhaini Sahib, Satguru Ji was trained and in religious, spiritual as well as worldly traditions along with Punjabi and various other languages. Reciting the Holy Book, Singing Hymns, Satguru Ji was also trained in Carpentry, Devotional and Indian Classical Music. Like Bhai Lehna Ji, Satguru Ji also proved beyond doubt His commitment in following the edicts of Satguru Pratap Singh Ji faithfully. Serving people, dutifully discharging the community responsibilities, practicing meditation even in the midst of a busy schedule, Satguru Ji never once took advantage of His illustrious lineage. An ever smiling face and a pleasant personality, Satguru Ji was revered as Beant Ji and Vadday Baba Ji by the Namdhari Community.



ਵਡ-ਪ੍ਰਤਾਪੀ, ਮਾਤ ਭੁਪਿੰਦਰ ਦੇ ਅੱਖੀਆਂ ਦੇ ਤਾਰੇ। ਸੋਹਣੇ ਤੇ ਮਨ ਮੋਹਣੇ ਲੱਗਦੇ ਕਿੰਨੇ ਪਿਆਰੇ-ਪਿਆਰੇ।
ਪਿਤਾ ਸਤਿਗੁਰੂ ਦੇ ਸੰਗ ਬੈਠੇ, ਚੰਦ ਸੂਰਜ ਜਿਉਂ ਚਮਕਣ; ਬੇਅੰਤ-ਵੱਲਭ ਹੈ ਨਾਮ ਜਿਨ੍ਹਾਂ ਦਾ, ਸੋਹਣ ਗੁਰ ਦਰਬਾਰੇ॥

January 2015 ਪੋਹ-ਮਾਘ ੨੦੭੧ਬਿ:


ਐਤ Sun	ਸੋਮ Mon	ਮੰਗਲ Tue	ਬੁੱਧ Wed	ਵੀਰ Thu	ਸ਼ੁੱਕਰ Fri	ਸ਼ਨੀ Sat
				੧੭ 1	੧੮ 2	੧੯ 3
੨੦ 4	੨੧ 5	੨੨ 6	੨੩ 7	੨੪ 8	੨੫ 9	੨੬ 10
੨੭ 11	੨੮ 12	੨੯ 13	੧ 14	੨ 15	੩ 16	੪ 17
੫ 18	੬ 19	੭ 20	੮ 21	੯ 22	੧੦ 23	੧੧ 24
੧੨ 25	੧੩ 26	੧੪ 27	੧੫ 28	੧੬ 29	੧੭ 30	੧੮ 31

- ਸੰਗਰਾਂਦ
- ਪੂਰਨਮਾਸ਼ੀ
- ਮੱਸਿਆ

14-ਸੰਗਰਾਂਦ, ਮੇਲਾ-ਮਾਘੀ ਮੁਕਤਸਰ
17-ਨਾਮਧਾਰੀ ਸ਼ਹੀਦੀ ਮੇਲਾ, ਮਲੇਰਕੋਟਲਾ
18-ਪ੍ਰਦੇਸ ਗਵਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ
24-ਮੇਲਾ ਬਸੰਤ ਪੰਚਮੀ, ਪ੍ਰਕਾਸ਼ ਸਤਿਗੁਰੂ ਰਾਮ ਸਿੰਘ ਜੀ
26-ਗਣਤੰਤਰ ਦਿਵਸ

ਤਖਤਿ ਬਹੈ ਤਖਤੈ ਕੀ ਲਾਇਕ

ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਰਜ਼ਾ ਅਨੁਸਾਰ 22 ਅਗਸਤ 1959 ਈ: ਨੂੰ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਨਾਮਧਾਰੀ ਪੰਥ ਦੀ ਵਾਗਡੋਰ ਸੰਭਾਲੀ। ਆਪ ਜੀ ਨੇ ਸਰਬਪੱਖੀ-ਨਾਇਕ ਦੀ ਤਰ੍ਹਾਂ ਜੀਵਨ ਦੇ ਹਰ ਖੇਤਰ ਵਿੱਚ ਨਵੀਆਂ ਪੈੜਾਂ ਸਿਰਜੀਆਂ। ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨੂੰ ਵਿਸ਼ਵ ਭਰ ਵਿਚ ਪ੍ਰਚਾਰਿਆ-ਪ੍ਰਸਾਰਿਆ। ਸ੍ਰੀ ਦਸਮੇਸ਼ ਪਾਤਸ਼ਾਹ ਦੇ ਖਾਲਸੇ ਦੀ ਨਿਆਰੀ ਪਹਿਚਾਣ ਨੂੰ ਹਰ ਅਗਾਂਹ ਵਧੂ ਖੇਤਰ ਵਿਚ ਸਨਮਾਨ ਯੋਗ ਥਾਂ ਦਿਵਾਈ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਆਦਰਸ਼ਾਂ ਤੇ ਚੱਲਦਿਆਂ ਨਾਮਧਾਰੀ ਪੰਥ ਨੂੰ ਬੁਲੰਦੀਆਂ ਤੇ ਪਹੁੰਚਾਇਆ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਅੱਧੀ ਸਦੀ ਤੋਂ ਵੱਧ ਸਮੇਂ ਦੀ ਘਾਲਣਾ ਸਦਕਾ ਹੀ ਹੈ ਕਿ ਅੱਜ ਨਸ਼ਾ-ਮੁਕਤ, ਸਾਬਤ-ਸੂਰਤ, ਸਿੱਖੀ-ਸਰੂਪ ਅਤੇ ਰਹਿਤ-ਮਰਿਯਾਦਾ ਦਾ ਧਾਰਨੀ ਨਾਮਧਾਰੀ ਸਮਾਜ ਸੰਸਾਰ ਵਿਚ ਖਾਲਸੇ ਦੇ ਨਿਆਰੇ ਸਰੂਪ ਦੀ ਸੋਭਾ ਵਧਾ ਰਿਹਾ ਹੈ।



Adhering to the wishes of Sri Satguru Pratap Singh Ji, on 22 August, 1959 Sri Satguru Jagjit Singh Ji took over as the Spiritual Supreme of the Namdhari Sikhs. A multi faceted personality, Satguru Ji touched all the aspects of human life and created new milestones everywhere. Satguru Ji toured across the world spreading the word of Guru Nanak, of peace, harmony and universal brotherhood. Satguru Ji took special efforts to propagate the unique Sikh identity as bestowed by Guru Gobind Singh Ji creating a respectful place for the Sikhs across all strata of the society worldwide. Following the ideals laid down by Satguru Ram Singh Ji, Satguru Ji led the Namdhari Community to new heights. The Namdhari Community today, as a result of the more than fifty years of untiring efforts by Satguru Ji, is an ideal community, free from the vagaries of drugs and alcohol, practicing and safeguarding the ideals of Sikhism across the world.



February 2015 ਮਾਘ-ਫੱਗਣ ੨੦੭੧ਬ੍ਰਿ:

ਐਤ Sun	ਸੋਮ Mon	ਮੰਗਲ Tue	ਬੁੱਧ Wed	ਵੀਰ Thu	ਸ਼ੁੱਕਰ Fri	ਸ਼ਨੀ Sat
੧੯ 1	੨੦ 2	੨੧ 3	੨੨ 4	੨੩ 5	੨੪ 6	੨੫ 7
੨੬ 8	੨੭ 9	੨੮ 10	੨੯ 11	੩੦ 12	੧ 13	੨ 14
੩ 15	੪ 16	੫ 17	੬ 18	੭ 19	੮ 20	੯ 21
੧੦ 22	੧੧ 23	੧੨ 24	੧੩ 25	੧੪ 26	੧੫ 27	੧੬ 28

● ਸੰਗਰਾਂਦ ● ਪੂਰਨਮਾਸ਼ੀ ● ਮੱਸਿਆ

1- ਅਵਤਾਰ, ਸ੍ਰੀ ਗੁਰੂ ਹਰਿ ਰਾਇ ਜੀ

ਤਖਤਿ ਬਹੈ ਤਖਤੈ ਕੀ ਲਾਇਕ॥ ਪੰਚ ਸਮਾਏ ਗੁਰਮਤਿ ਪਾਇਕ ॥

ਆਪਿ ਜਪੈ ਅਵਰਹ ਨਾਮੁ ਜਪਾਵੈ

ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਆਪ ਵੀ ਨਾਮ ਜਪਿਆ ਅਤੇ ਸੰਗਤਾਂ ਤੋਂ ਵੀ ਜਪਵਾਇਆ। ਆਪ ਜੀ ਦੇ ਸਮੇਂ ਵਿਚ ਨਾਮ-ਸਿਮਰਨ ਦੀਆਂ ਦੋ ਅਖੰਡ ਵਰਨੀਆਂ ਤੋਂ ਸੋਲ੍ਹਾਂ ਤੱਕ ਹੋ ਗਈਆਂ। ਸਲਾਨਾ ਨਾਮ-ਸਿਮਰਨ ਜਪ-ਪ੍ਰਯੋਗ ਸਮੇਂ ਰੋਜਾਨਾ ਅੱਠ-ਅੱਠ ਘੰਟੇ ਆਪ ਨਾਮ ਜੱਪਣਾ ਅਤੇ ਹਜ਼ਾਰਾਂ ਸਿੱਖਾਂ ਤੋਂ ਜਪਵਾਉਣਾ। ਆਪ ਜੀ ਦੀ ਹਜ਼ੂਰੀ ਵਿਚ ਤਿੰਨ ਵੇਰ ਸ੍ਰੀ ਆਦਿ ਗ੍ਰੰਥ ਸਾਹਿਬ ਦੇ ਸਵਾ-ਸਵਾ ਲੱਖ ਪਾਠਾਂ ਦੇ ਭੋਗ ਪਵਾਏ ਗਏ ਅਤੇ ਹਜ਼ਾਰਾਂ ਅਖੰਡ ਪਾਠ ਹੋਏ। ਛੇ ਵਾਰ ਸਵਾ-ਸਵਾ ਲੱਖ ਚੰਡੀ ਦੀ ਵਾਰ ਦੇ ਪਾਠ ਅਤੇ ਮਹਾਨ ਹਵਨ ਯੱਗ ਕਰਵਾਏ ਗਏ। ਆਪ ਜੀ ਹਮੇਸ਼ਾਂ ਆਪਣੇ ਪ੍ਰਵਚਨਾਂ ਵਿਚ ਫੁਰਮਾਇਆ ਕਰਦੇ ਸਨ, "ਹਰ ਨਾਮਧਾਰੀ ਸਿੱਖ ਜੀਅ ਪ੍ਰਤੀ ਰੋਜਾਨਾਂ ਇਕ ਘੰਟਾ ਨਾਮ ਸਿਮਰਨ ਅਤੇ ਹਰ ਪਰਿਵਾਰ ਮਹੀਨੇ ਪ੍ਰਤੀ ਸ੍ਰੀ ਆਦਿ ਗ੍ਰੰਥ ਸਾਹਿਬ ਜਾਂ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਇਕ ਪਾਠ ਜਰੂਰ ਕਰਿਆ ਕਰੋ"।



Sri Satguru Jagjit Singh not only practiced meditating on the Name of the Lord, but also made everyone practice it as well. Satguru Ji expanded the 'Akhand Varni' non-stop meditation on the Name of the Lord, 24x7, 365 days a year, from a mere 2 locations to 16 locations. During the yearly meditation congregations Satguru Ji would not only meditate 8 hours everyday but also motivated everyone else to do so as well. It was under Satguru Ji's auspices that recitation of a lakh and a quarter Holy Granth Sahibs was completed thrice along with several thousand non-stop 'Akhand Path' recitation of the Holy Granth Sahibs. Satguru Ji also conducted the simultaneous recitation of a lakh and a quarter 'Chandi di War' (prayers invoking the Goddess Chandi) along with Maha Yagnas six times. Satguru Ji, in His sermons, often motivated every Namdhari Sikh to practice one hour of meditation on the name of the Lord along with one full recitation of the Holy Granth Sahib and/or the Dasam Granth Sahib per family.



March 2015 ਫੱਗਣ-ਚੇਤਰ ੨੦੭੧-੭੨ਬ੍ਰਿ:

ਐਤ Sun	ਸੋਮ Mon	ਮੰਗਲ Tue	ਬੁੱਧ Wed	ਵੀਰ Thu	ਸ਼ੁੱਕਰ Fri	ਸ਼ਨੀ Sat
੧੭ 1	੧੮ 2	੧੯ 3	੨੦ 4	੨੧ 5	੨੨ 6	੨੩ 7
੨੪ 8	੨੫ 9	੨੬ 10	੨੭ 11	੨੮ 12	੨੯ 13	੧ 14
੨ 15	੩ 16	੪ 17	੫ 18	੬ 19	੭ 20	੮ 21
੯ 22	੧੦ 23	੧੧ 24	੧੨ 25	੧੩ 26	੧੪ 27	੧੫ 28
੧੬ 29	੧੭ 30	੧੮ 31				


- ਸੰਗਰਾਂਦ
- ਪੂਰਨਮਾਸ਼ੀ
- ਮੱਸਿਆ

5- ਅਵਤਾਰ, ਸ੍ਰੀ ਸਤਿਗੁਰੂ ਬਾਲਕ ਸਿੰਘ ਜੀ
8- ਅਵਤਾਰ, ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ
5-8-ਹੋਲਾ ਮਹੱਲਾ, ਸ੍ਰੀ ਭੈਣੀ ਸਾਹਿਬ
21-ਸੰਮਤ 2072 ਬਿਕਰਮੀ ਅਰੰਭ
23-ਜੋਤੀ ਜੋਤਿ, ਸ੍ਰੀ ਸਤਿਗੁਰੂ ਅੰਗਦ ਦੇਵ ਜੀ
24-ਜੋਤੀ ਜੋਤਿ, ਸ੍ਰੀ ਸਤਿਗੁਰੂ ਹਰਿ ਗੋਬਿੰਦ ਜੀ
28-ਰਾਮ ਨੌਮੀ


ਜਿਸ ਦੈ ਅੰਦਰਿ ਸਚੁ ਹੈ ਸੋ ਸਚਾ ਨਾਮੁ ਮੁਖਿ ਸਚੁ ਅਲਾਏ।
ਓਹੁ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗਿ ਪਾਏ।

ਸਾਧ-ਸੰਗਤਿ ਮਿਲਿ ਗਾਵਦੇ

ਅੰਮ੍ਰਿਤ ਵੇਲੇ ਦਾ ਇਸ਼ਨਾਨ, ਨਾਮ-ਬਾਣੀ ਦਾ ਨਿਤਨੇਮ ਅਤੇ ਦੋਵੇਂ ਵੇਲੇ ਦਾ ਕੀਰਤਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਜੀਵਨ ਦਾ ਅਨਿੱਖੜਵਾਂ ਅੰਗ ਰਿਹਾ ਹੈ। ਗੁਰਬਾਣੀ ਗਾਇਨ ਸਮੇਂ ਸ਼ੁੱਧ ਉਚਾਰਨ ਅਤੇ ਕੇਵਲ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਵੱਲ ਆਪ ਜੀ ਉਚੇਚਾ ਧਿਆਨ ਦਿੱਤਾ। ਗੁਰੂ ਘਰ ਵਿਚ ਪ੍ਰਚਲਤ ਕੀਰਤਨ ਦੀਆਂ ਜੋ ਪੁਰਾਤਨ ਰੀਤਾਂ ਆਪ ਜੀ ਨੇ ਆਪਣੇ ਪਿਤਾ ਸਤਿਗੁਰੂ ਜੀ ਪਾਸੋਂ ਅਤੇ ਆਪਣੇ ਉਸਤਾਦਾਂ ਪਾਸੋਂ ਸਿੱਖੀਆਂ, ਜੀਵਨ ਭਰ ਉਸ ਗੁਰਮਤਿ ਸੰਗੀਤ ਨੂੰ ਪ੍ਰਚਾਰਿਆ ਅਤੇ ਪਸਾਰਿਆ। ਆਪ ਜੀ ਨੇ ਗੁਰਬਾਣੀ ਸ਼ਬਦਾਂ ਦੀਆਂ ਅਨੇਕ ਬੰਦਿਸ਼ਾਂ ਰਚੀਆਂ ਅਤੇ ਸੁਰ-ਬੱਧ ਕੀਤੀਆਂ। ਸ਼ਾਸ਼ਤ੍ਰੀ ਸੰਗੀਤ ਦੇ ਵੱਡੇ ਉਸਤਾਦਾਂ ਪਾਸ ਆਪਣੇ ਨਾਮਧਾਰੀ ਸ਼ਗਿਰਦ ਭੇਜ ਕੇ ਉਹਨਾਂ ਦੀ ਸੰਗੀਤ ਕਲਾ ਦੀ ਵੰਨਗੀ ਨੂੰ ਕੀਰਤਨ ਵਾਸਤੇ ਸੁਰੱਖਿਅਤ ਕੀਤਾ। ਆਪ ਜੀ ਕੀਰਤਨ ਕਰਦਿਆਂ ਜਦੋਂ ਦਿਲਰੁਬਾ ਤੇ ਗਜ ਫੇਰਦੇ ਤਾਂ ਰਾਗਾਂ ਸਰੂਪ ਰੂਪਮਾਨ ਹੋ ਜਾਂਦਾ। ਪ੍ਰੇਮ-ਰਸ, ਵੈਰਾਗ-ਰਸ ਅਤੇ ਭਗਤੀ ਰਸ ਸਾਕਸ਼ਾਤ ਹੋ ਜਾਂਦਾ। ਸ਼ਬਦ ਇਸ ਅੰਦਾਜ ਵਿਚ ਗਾਉਂਦੇ ਕਿ ਗੁਰਬਾਣੀ ਦੇ ਭਾਵ ਸਪਸ਼ਟ ਹੁੰਦੇ। ਸੰਗਤੀ, ਗੁਰਬਾਣੀ ਅਤੇ ਸਤਿਗੁਰੂ ਇਕ-ਮਿਕ ਹੋ ਜਾਂਦੇ, ਇਉਂ ਜਾਪਦਾ ਜਿਵੇਂ ਗੁਰਬਾਣੀ ਆਪਣੇ ਆਪ ਦੀ ਵਿਆਖਿਆ ਕਰ ਰਹੀ ਹੋਵੇ।



Bathing in the wee hours of the morning, meditating and reciting the scriptures and singing hymns in the morning as well as the afternoon were a part of Satguru Ji's daily routine. Special impetus was paid to the correct pronunciation of the scriptures while singing hymns to the accompaniment of traditional Indian classical instruments. Trained by Satguru Pratap Singh Ji and by the maestros of Gurbani and Indian classical music, Satguru Ji not only safeguarded the Sikh Guru traditions of hymn singing but promulgated and propagated them as well. Satguru Ji composed several thousand music compositions of the Gurbani. Satguru Ji sent several of His Sikhs to train under several maestros of Indian classical music and imbibed their culture in the daily hymn singing. It was truly an eclectic and mesmerizing atmosphere when Satguru Ji played the Dilruba and sang hymns, epitomizing love, longing and devotion for the supreme Lord. Expressing the meaning Gurbani eloquently, clearly, where the divine harmony of music, Gurbani and the Satguru was evident even to the layman.



April 2015 ਚੇਤਰ-ਵੈਸਾਖ ੨੦੭੨ਬ੍ਰਿ:

ਐਤ Sun	ਸੋਮ Mon	ਮੰਗਲ Tue	ਬੁੱਧ Wed	ਵੀਰ Thu	ਸ਼ੁੱਕਰ Fri	ਸ਼ਨੀ Sat
			੧੯ 1	੨੦ 2	੨੧ 3	੨੨ 4
੨੩ 5	੨੪ 6	੨੫ 7	੨੬ 8	੨੭ 9	੨੮ 10	੨੯ 11
੩੦ 12	੩੧ 13	੧ 14	੨ 15	੩ 16	੪ 17	੫ 18
੬ 19	੭ 20	੮ 21	੯ 22	੧੦ 23	੧੧ 24	੧੨ 25
੧੩ 26	੧੪ 27	੧੫ 28	੧੬ 29	੧੭ 30		

- ਸੰਗਰਾਂਦ
- ਪੂਰਨਮਾਸ਼ੀ
- ਮੱਸਿਆ

2-ਜੋਤੀ ਜੋਤਿ, ਸ੍ਰੀ ਸਤਿਗੁਰੂ ਹਰਿ ਕ੍ਰਿਸ਼ਨ ਜੀ
9-ਅਵਤਾਰ, ਸ੍ਰੀ ਸਤਿਗੁਰੂ ਤੇਗ ਬਹਾਦੁਰ ਜੀ
11-ਅਵਤਾਰ, ਸ੍ਰੀ ਸਤਿਗੁਰੂ ਅਰਜਨ ਦੇਵ ਜੀ
14-ਵੈਸਾਖੀ, ਖਾਲਸਾ ਸਿਰਜਨਾ ਦਿਵਸ
19-ਅਵਤਾਰ, ਸ੍ਰੀ ਸਤਿਗੁਰੂ ਅੰਗਦ ਦੇਵ ਜੀ

ਪਸ਼ੂ-ਪੰਛੀ ਤੇ ਪਉਣ-ਪਾਣੀ ਨੇ ਰੁਕ ਜਾਣਾ, ਜਦ ਤਾਊਸ਼ ਵਜਾਉਣਾ।
ਮਹਾਂ-ਅਨੰਦ, ਪਰਮ-ਸੁਖ ਮਿਲਨਾ; ਜਦ ਉਸ ਗੀਤ ਕੋਈ ਰੱਬੀ ਗਾਉਣਾ॥


ਸਾਜ਼-ਨਿਵਾਜ਼

"ਹਮਾਰੇ ਪਿਤਾ ਜੀ ਕਹਾ ਕਰਤੇ ਥੇ ਕਿ ਸ਼ਾਸ਼ਤ੍ਰੀ ਸੰਗੀਤ ਕੀ ਸੇਵਾ ਹਰ ਇਨਸਾਨ ਨਹੀਂ ਕਰ ਸਕਤਾ। ਇਸੇ ਕਰਨੇ ਵਾਲਾ ਬਾਦਸ਼ਾਹ ਹੋ ਯਾ ਫਕੀਰ ਹੋ। ਸਤਿਗੁਰੂ ਜਗਜੀਤ ਸਿੰਘ ਜੀ ਬਾਦਸ਼ਾਹ ਭੀ ਹੈਂ ਔਰ ਫਕੀਰ ਭੀ। ਆਪ ਏਕ ਐਸੀ ਰੌਸ਼ਨੀ ਹੈ ਜੋ ਪੂਰੇ ਹਿੰਦੋਸਤਾਨ ਕੋ ਰਾਸਤਾ ਦਿਖਾ ਰਹੇ ਹੈਂ ਕਿ ਸ਼ਾਸ਼ਤ੍ਰੀ ਸੰਗੀਤ ਕਿਆ ਹੈ? ਇਸ ਕੀ ਕੈਸੀ ਉਪਾਸਨਾ ਕਰਨੀ ਚਾਹੀਏ"।

(ਉਸਤਾਦ ਅਮਜਦ ਅਲੀ ਖਾਂ, ਸਰੋਦ ਸਮਰਾਟ) 4-11-1999)

"ਕੁਝ ਸਾਲ ਪਹਿਲੋਂ ਮੈਨੂੰ ਸ੍ਰੀ ਭੈਣੀ ਸਾਹਿਬ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਇਆ। ਪਹਿਲੋਂ ਵੀ ਇਹ ਸ੍ਰੋਤ ਮੇਰੇ ਕੰਨੀ ਪੈਂਦੀ ਰਹੀ ਸੀ ਫਿਰ ਪ੍ਰਤੱਖ ਦਰਸ਼ਨ ਕਰ ਲਏ। ਇੰਝ ਜਾਪਿਆ ਕਿ ਭਗਵਾਨ ਰੂਪ ਪ੍ਰਭੂ ਨੇ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਧੁਰੋਂ ਦਰਗਾਹੋਂ ਹੀ ਸੰਗੀਤ ਦੀ ਕਲਾ ਦੀ ਮਹਾਨ ਬਖਸ਼ਿਸ਼ ਨਾਲ ਨਿਵਾਜ ਕੇ ਸੰਸਾਰ ਵਿਚ ਭੇਜਿਆ ਹੈ। ਵੱਡੇ-ਵੱਡੇ ਤਾਲਾਂ ਦੀਆਂ ਪੁਰਾਤਨ ਬੰਦਿਸ਼ਾਂ, ਬਿਨਾਂ ਕਿਸੇ ਸਾਜ਼ ਦੀ ਸਹਾਇਤ ਦੇ, ਪੌਣੀਆਂ, ਸਵਾਈਆਂ ਅਤੇ ਡੇਢੀਆਂ ਮਾਤਰਾ ਵਿਚ ਰੀਤਾਂ ਨੂੰ ਉਹਨਾਂ ਦੇ ਗਲੇ ਤੋਂ ਸੁਰੀਲੀਆਂ ਸੁਰਾਂ ਵਿਚ ਸੁਣਿਆ।

(ਕੀਰਤਨ ਨਿਰਮੋਲਕ ਹੀਰਾ ਅਤੇ ਸੰਗੀਤ ਕਲਾ - ਭਾਈ ਗੁਰਚਰਨ ਸਿੰਘ ਕੰਵਲ)



'My father used to say that not everyone can be an exponent of Indian classical music. Only a King or a Saint can patronize it. Satguru Jagjit Singh Ji is both a King and a Saint. He is the Sun that is lighting up the path of Indian classical music across India, illustrating to the world how one should revere Indian classical music'

Ustad Amjad Ali Khan Sarod Maestro (during the felicitation of Satguru Ji on the 4th of November 1999 at the Ustad Hafiz Ali Khan Sarod Gharana - Gwalior)

'A few years back I had the good fortune of visiting Sri Bhaini Sahib. I used to hear often about Him and then finally I saw Him in person. It felt as if the Lord Himself had blessed Satguru Jagjit Singh Ji with the gift of music and ascended here. He would effortlessly sing several complex ancient compositions, without the accompaniment of any instrument, quarter, three quarter and one and half beats'

(Kirtan Nirmolak Hera Ate Sangeet Kala - Bhai Gurcharan Singh Kanwal)



May 2015 ਵੈਸਾਖ-ਜੇਠ ੨੦੭੨ਬ੍ਰਿ:

ਐਤ Sun	ਸੋਮ Mon	ਮੰਗਲ Tue	ਬੁੱਧ Wed	ਵੀਰ Thu	ਸ਼ੁੱਕਰ Fri	ਸ਼ਨੀ Sat
੧੭ 31					੧੮ 1	੧੯ 2
੨੦ 3	੨੧ 4	੨੨ 5	੨੩ 6	੨੪ 7	੨੫ 8	੨੬ 9
੨੭ 10	੨੮ 11	੨੯ 12	੩੦ 13	੩੧ 14	੧ 15	੨ 16
੩ 17	੪ 18	੫ 19	੬ 20	੭ 21	੮ 22	੯ 23
੧੦ 24	੧੧ 25	੧੨ 26	੧੩ 27	੧੪ 28	੧੫ 29	੧੬ 30

- ਸੰਗਰਾਂਦ
- ਪੂਰਨਮਾਸ਼ੀ
- ਮੱਸਿਆ


3-ਅਵਤਾਰ, ਸ੍ਰੀ ਸਤਿਗੁਰੂ ਅਮਰਦਾਸ ਜੀ
13-ਜੋਤੀ ਜੋਤਿ ਸ੍ਰੀ ਸਤਿਗੁਰੂ ਹਰੀ ਸਿੰਘ ਜੀ
22-ਸ਼ਹੀਦੀ ਸ੍ਰੀ ਸਤਿਗੁਰੂ ਅਰਜਨ ਦੇਵ ਜੀ
29-ਨਿਮਾਣੀ ਇਕਾਦਸ਼ੀ

ਇਹ ਨੇ ਸਾਜ਼ ਤੇ ਸਾਜ਼-ਨਿਵਾਜ਼ ਤੂੰ, ਤੇ ਫਿਜ਼ਾ ਨੂੰ ਧੁਨ ਦੀ ਉਡੀਕ ਹੈ;
ਤੇਰੇ ਪੋਟਿਆਂ ਤੇ ਤਾਰਾਂ 'ਚ ਕੇਹੇ ਫਾਸਲੇ, ਕੇਹੀ ਲੀਕ ਹੈ।

ਸੇਵਾ ਦੀ ਪ੍ਰੇਰਣਾ

ਸਤਿਗੁਰੂ ਜਗਜੀਤ ਸਿੰਘ ਜੀ ਦਾ ਪੂਰਾ ਜੀਵਨ ਹੀ ਸੇਵਾ ਸਿਮਰਨ ਅਤੇ ਤਿਆਗ ਦੀ ਇਕ ਮਿਸਾਲ ਸੀ। ਆਪ ਜੀ ਵੱਡੇ ਮੇਲਿਆਂ ਵਿਚ ਅੰਮ੍ਰਿਤ ਵੇਲੇ ਖੂਹ ਵਿੱਚੋਂ ਜਲ ਕੱਢ ਕੇ ਆਪ ਸਿੱਖਾਂ ਦਾ ਇਸ਼ਨਾਨ ਕਰਵਾਇਆ ਕਰਦੇ ਸਨ, ਲੰਗਰ ਦਾ ਜਲ ਭਰਨਾ, ਸੰਗਤ ਦੇ ਜੂਠੇ ਭਾਂਡੇ ਮਾਂਜਣੇ, ਚੱਕੀ ਪੀਹਣੀ, ਸਰੋਵਰ ਦੀ ਕਾਰ ਸੇਵਾ ਕਰਨੀ, ਖੇਤਾਂ ਵਿਚ ਸਿਖਾਂ ਸੇਵਕਾਂ ਨਾਲ ਗੋਡੀ ਕਰਨੀ, ਰਾਤ ਜਦੋਂ ਸਾਰਿਆਂ ਨੇ ਸੌਂ ਜਾਣਾ ਤਾਂ ਦੋ ਦੋ ਘੰਟੇ ਝਾੜੂ ਫੇਰਨਾ, ਗਊਆਂ ਦੀ ਸੇਵਾ ਕਰਨੀ। ਕਿਹੜੀ ਸੇਵਾ ਹੈ? ਜੋ ਸਤਿਗੁਰੂ ਜੀ ਨੇ ਹੱਥੀਂ ਨਾ ਕੀਤੀ ਹੋਵੇ। ਆਪ ਜੀ ਸਭ ਤੋਂ ਵੱਧ ਪ੍ਰਸੰਨ ਹੁੰਦੇ ਸਨ, ਸੰਗਤਾਂ ਨੂੰ ਪੰਗਤਾਂ ਵਿਚ ਪਦਾਰਥ ਵਰਤਾਉਂਦਿਆਂ। ਆਪ ਜੀ ਨੇ ਜੀਵਨ ਭਰ ਨਾਮ-ਬਾਣੀ, ਸੰਗੀਤ ਅਤੇ ਤਰ੍ਹਾਂ- ਤਰ੍ਹਾਂ ਦੇ ਪਦਾਰਥਾਂ ਦੇ ਗੱਫੇ ਖੁੱਲੇ ਹੱਥੀ ਵਰਤਾਏ।





Service above self, Meditation and Sacrifice were the benchmarks of Satguru Ji's life. During the many spiritual congregations, He would draw water from the well and bathe Sikhs in the wee hours of the morning. Would fill up the water for community kitchen, wash the dishes of the devotees, grind the flourmill, clean the holy pond, till the land with the Sikhs, clean the premises whilst everyone slept, take care of the cattle etc., there was no chore that He didn't do. Nothing pleased Him more than distributing food and various things to the rows of devotees. In His lifetime Satguru Ji distributed a wealth of Naam-Bani, Music and various types of things generously.



June 2015 ਜੇਠ-ਹਾੜ ੨੦੭੨ਬ੍ਰਿ:

ਐਤ Sun	ਸੋਮ Mon	ਮੰਗਲ Tue	ਬੁੱਧ Wed	ਵੀਰ Thu	ਸ਼ੁੱਕਰ Fri	ਸ਼ਨੀ Sat
	੧੮ 1	੧੯ 2	੨੦ 3	੨੧ 4	੨੨ 5	੨੩ 6
੨੪ 7	੨੫ 8	੨੬ 9	੨੭ 10	੨੮ 11	੨੯ 12	੩੦ 13
੩੧ 14	੧ 15	੨ 16	੩ 17	੪ 18	੫ 19	੬ 20
੭ 21	੮ 22	੯ 23	੧੦ 24	੧੧ 25	੧੨ 26	੧੩ 27
੧੪ 28	੧੫ 29	੧੬ 30				

- ਸੰਗਰਾਂਦ
- ਪੂਰਨਮਾਸ਼ੀ
- ਮੱਸਿਆ


1-ਬੀਬੀਆਂ ਨੂੰ ਅੰਮ੍ਰਿਤ ਦੀ ਦਾਤ, ਮੇਲਾ ਸਿਆੜ
3-ਮੇਲਾ ਅਨੰਦ ਕਾਰਜ, ਪਿੰਡ ਖੋਟੇ
10-ਸ਼ਹੀਦੀ ਦਿਵਸ ਸੂਬਾ ਸਾਹਿਬ ਸਿੰਘ ਜੀ
25-ਸ਼ਹੀਦੀ ਦਿਵਸ ਬਾਬਾ ਬੰਦਾ ਬਹਾਦਰ ਜੀ

ਸੇਵਾ ਸਿਮਰਨ, ਕਿਰਤ ਸੁਚੱਜੀ, ਏਥੋਂ ਸੋਜੀ ਪਾਈ। ਆਪ ਬਣੇ ਸੇਵਾ ਦੀ ਮੂਰਤ, ਸਤਿਗੁਰ ਦੀ ਵਡਿਆਈ।

ਹਸੰਦਿਆਂ-ਖੇਲੰਦਿਆਂ

"ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ। ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੈ ਮੁਕਤਿ"॥ -ਗੁਰਵਾਕ ਅਨੁਸਾਰ ਗੁਰਮਤਿ ਸਿਧਾਂਤ ਗ੍ਰਿਹਸਤ ਵਿਚ ਰਹਿੰਦਿਆਂ ਹੋਇਆਂ ਸਤਿਗੁਰੂ ਦੀ ਮੇਹਿਰ ਨਦਰਿ ਸਦਕਾ ਹੱਸਦਿਆਂ ਖੇਡਦਿਆਂ ਜੀਵਨ ਮੁਕਤੀ ਪ੍ਰਾਪਤ ਕਰਨ ਦਾ ਮਾਰਗ ਹੈ ।

ਸਤਿਗੁਰੂ ਜਗਜੀਤ ਸਿੰਘ ਜੀ ਨੂੰ ਖੇਡਾਂ ਦਾ ਸ਼ੌਂਕ ਪਿਤਾ ਸਤਿਗੁਰੂ ਜੀ ਤੋਂ ਵਿਰਸੇ ਵਿਚ ਹੀ ਮਿਲਿਆ। ਆਪ ਜੀ ਤੈਰਾਕੀ, ਘੋੜ ਸਵਾਰੀ, ਪੋਲੋ, ਕੁਸ਼ਤੀ, ਫੁਟਬਾਲ ਆਦਿ ਖੇਡਾਂ ਵਿਚ ਮੋਹਰੀ ਹੋਇਆ ਕਰਦੇ ਸਨ। ਬੈਡਮਿੰਟਨ ਤਾਂ ਆਪ ਜੀ 80 ਸਾਲ ਦੀ ਅਵਸਥਾ ਤੱਕ ਖੇਡਦੇ ਰਹੇ। ਆਪ ਜੀ ਨੇ ਹਰ ਖੇਤਰ ਨੂੰ ਸਿੱਖੀ ਪਰਚਾਰ ਦਾ ਮਾਧਿਅਮ ਬਣਾਇਆ। ਸਿੱਖੀ ਸਰੂਪ ਦੇ ਚਿੰਨ੍ਹ ਕਛਹਿਰਾ ਅਤੇ ਦਸਤਾਰ ਨੂੰ ਖੇਡ ਦੇ ਮੈਦਾਨ ਵਿਚ ਸਨਮਾਨ ਯੋਗ ਸਥਾਨ ਦਿਵਾਉਣ ਦਾ ਸਿਹਰਾ ਕੇਵਲ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਹੀ ਜਾਂਦਾ ਹੈ। ਆਪ ਜੀ ਦੀ ਕ੍ਰਿਪਾ ਨਾਲ ਨਾਮਧਾਰੀ ਹਾਕੀ ਖਿਡਾਰੀਆਂ ਰਾਹੀਂ ਸਿੱਖੀ-ਸਰੂਪ ਓਲੰਪਿਕ ਖੇਡਾਂ ਤੱਕ ਆਪਣੀ ਪਛਾਣ ਕਾਇਮ ਕਰ ਚੁੱਕਾ ਹੈ।



O Nanak, meeting the True Guru, one comes to know the Perfect Way; While laughing, playing, dressing and eating, He is liberated' The path leading to salvation is realizing God while fulfilling one's familial duties.

Sri Satguru Jagjit Singh Ji inherited the love for sports from His father Satguru Pratap Singh Ji. Swimming, Horse riding, Polo, Wrestling. Football etc were some of the sports that He excelled and led from the front. He used to play badminton even at the ripe age of 80 years. Satguru Ji concerted all efforts to propagate Sikhism in all spheres of life. It is only through Satguru Ji's efforts that the Strait Turban as well as the traditional breeches (kacheera), have become a symbol of pride and respect in the field of sports. Today, it is with His benevolence that Namdhari Hockey players have been able to successfully maintain their unique identity even at the Olympic level.



July 2015 ਹਾੜ-ਸਾਵਣ ੨੦੭੨ਬ੍ਰਿ:

ਐਤ Sun	ਸੋਮ Mon	ਮੰਗਲ Tue	ਬੁੱਧ Wed	ਵੀਰ Thu	ਸ਼ੁੱਕਰ Fri	ਸ਼ਨੀ Sat
			੧੭ 1	੧੮ 2	੧੯ 3	੨੦ 4
੨੧ 5	੨੨ 6	੨੩ 7	੨੪ 8	੨੫ 9	੨੬ 10	੨੭ 11
੨੮ 12	੨੯ 13	੩੦ 14	੩੧ 15	੧ 16	੨ 17	੩ 18
੪ 19	੫ 20	੬ 21	੭ 22	੮ 23	੯ 24	੧੦ 25
੧੧ 26	੧੨ 27	੧੩ 28	੧੪ 29	੧੫ 30	੧੬ 31	

● ਸੰਗਰਾਂਦ

● ਪੂਰਨਮਾਸ਼ੀ

● ਮੱਸਿਆ

20-ਪ੍ਰਕਾਸ਼ ਪੁਰਬ, ਸ੍ਰੀ ਸਤਿਗੁਰੂ ਉਦੇ ਸਿੰਘ ਜੀ

ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ।

ਤਿਸ ਤੂ ਦੇਹਿ ਅਸਰਾਉ

"ਨਿਧਰਿਆ ਧਰ ਨਿਗਤਿਆ ਗਤਿ ਨਿਥਾਵਿਆ ਤੂ ਥਾਉ"॥ -ਗੁਰਵਾਕ ਅਨੁਸਾਰ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਉਹਨਾਂ ਸਭ ਦੇ ਆਸਰੇ ਬਣੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਸੀ। ਆਪ ਜੀ ਨੇ ਬਜ਼ੁਰਗਾਂ ਅਤੇ ਬਿਮਾਰਾਂ ਦੀ ਸੇਵਾ ਲਈ ਖਰਚ ਅਤੇ ਖੇਚਲ ਦੋਵੇਂ ਹੱਦੋਂ ਵੱਧ ਕੀਤੇ। ਸ੍ਰੀ ਭੈਣੀ ਸਾਹਿਬ ਇਕ ਬਹੁਤ ਵੱਡੀ ਬਿਰਧਸ਼ਾਲਾ ਕਾਇਮ ਕੀਤੀ ਜਿਥੇ ਹਰ ਤਰ੍ਹਾਂ ਦੀ ਸੁਖ-ਸੁਵਿਧਾ ਉਪਲਬਧ ਹੈ। ਆਪ ਜੀ ਕਿੰਨੇ ਵੀ ਰੁਝੇਵੇਂ ਵਿਚ ਕਿਉਂ ਨਾ ਹੋਣ, ਜੇ ਕੋਈ ਬਿਮਾਰ ਜਾਂ ਬਜੁਰਗ ਚਲਣ-ਫਿਰਨ ਤੋਂ ਅਸਮਰੱਥ ਹੁੰਦਾ ਤਾਂ ਆਪ ਜੀ ਉਸਦੇ ਘਰ ਜਾ ਕੇ ਦਰਸ਼ਨ ਦੇਂਦੇ, ਸੁਖ-ਸਾਂਦ ਅਤੇ ਲੋੜ ਪੁਛਦੇ ਅਤੇ ਹਰ ਤਰ੍ਹਾਂ ਪੂਰੀ ਕਰਦੇ। ਕਈ ਵੇਰ ਬਿਰਧਸ਼ਾਲਾ ਵਿਚ ਸਾਰੇ ਬਜੁਰਗਾਂ ਨੂੰ ਇਕੱਠਿਆਂ ਕਰਕੇ ਘੰਟਿਆਂ ਬੱਧੀ ਆਪ ਜੀ ਉਹਨਾਂ ਨਾਲ ਬੈਠਦੇ, ਬਚਨ-ਬਿਲਾਸ ਕਰਦੇ। ਸੇਵਾ, ਬਾਰੇ ਆਪ ਜੀ ਫੁਰਮਾਇਆ ਕਰਦੇ ਸਨ ਕਿ ਅਸਲ ਵਿਚ ਸੇਵਾ ਹੀ ਉਹ ਹੈ ਜਿਥੋਂ ਕਿਸੇ ਤਰ੍ਹਾਂ ਦੀ ਰਿਟਰਨ ਦੀ ਆਸ ਨਾ ਹੋਵੇ।



'You are Infinite Your value cannot be appraised. Everything I see is Your play'. Sri Satguru Jagjit Singh Ji was the shelter for the helpless. Satguru Ji left no stone unturned to help both the old and the sick, financially and otherwise. He established a full-fledged - Home for the Aged with all amenities at Sri Bhaini Sahib. Despite His busy schedule, Satguru Ji would visit the old and the sick at their homes and enquire and look about their well being as well as needs. Satguru Ji would on several occasions assemble all the inhabitants of the Home for the aged and engage them in conversations for hours. Satguru Ji often remarked that in reality service is selfless only when one does not expect anything in return.



August 2015 ਸਾਵਣ-ਭਾਦਰੋਂ ੨੦੭੨ਬਿ:

ਐਤ Sun	ਸੋਮ Mon	ਮੰਗਲ Tue	ਬੁੱਧ Wed	ਵੀਰ Thu	ਸ਼ੁੱਕਰ Fri	ਸ਼ਨੀ Sat
੧੪ 30	੧੫ 31					੧੭ 1
੧੮ 2	੧੯ 3	੨੦ 4	੨੧ 5	੨੨ 6	੨੩ 7	੨੪ 8
੨੫ 9	੨੬ 10	੨੭ 11	੨੮ 12	੨੯ 13	● ੩੦ 14	੩੧ 15
੩੨ 16	● ੧ 17	੨ 18	੩ 19	੪ 20	੫ 21	੬ 22
੭ 23	੮ 24	੯ 25	੧੦ 26	੧੧ 27	੧੨ 28	○ ੧੩ 29

- ● ਸੰਗਰਾਂਦ
- ○ ਪੂਰਨਮਾਸ਼ੀ
- ● ਮੱਸਿਆ

5- ਨਾਮਧਾਰੀ ਸ਼ਹੀਦੀ ਮੇਲਾ, ਰਾਇਕੋਟ
8- ਅਵਤਾਰ, ਸ੍ਰੀ ਸਤਿਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ
15- ਅਜ਼ਾਦੀ ਦਿਵਸ
21- ਜੋਤੀ ਜੋਤਿ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ

ਰੋਗ, ਸੋਗ, ਦੁਖ ਬਿਰਧ ਅਵਸਥਾ, ਨਾ ਕੋਈ ਸੰਗੀ ਸਾਥੀ ਹੋਣਾ।
ਜਿਸ ਦਾ ਨਾ ਕੋਈ ਰਹੇ ਸਹਾਰਾ; ਉਸ ਨੂੰ ਬਾਹੋਂ ਪਕੜ ਉਠਾਉਣਾ॥

ਬਾਲ-ਸਖਾ

ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਪ੍ਰੇਮ-ਪਿਆਰ ਵਿੱਚ ਛੋਟੇ-ਛੋਟੇ ਬਾਲਕ, ਨੌਜਵਾਨ ਅਤੇ ਉਮਰ ਦੇ ਆਖਰੀ ਪੜਾਅ ਤੇ ਪੁੱਜੇ ਬਜ਼ੁਰਗ, ਸਾਰੇ ਹੀ ਹਾਣੀਆਂ ਵਾਂਗ ਸਮੋਏ ਹੁੰਦੇ ਸਨ। ਆਪ ਜੀ ਦੇ ਚੁਫੇਰੇ ਵਿਚ ਕਦੇ ਕਿਸੇ ਨੂੰ ਅਣਗੌਲੇ ਜਾਣ ਦਾ ਅਹਿਸਾਸ ਤੱਕ ਨਹੀਂ ਸੀ ਹੁੰਦਾ। ਆਪ ਜੀ ਫੁਰਮਾਇਆ ਕਰਦੇ ਸਨ ਕਿ ਬੱਚੇ ਤਾਂ ਕੱਚੇ ਦੁੱਧ ਵਰਗੇ ਹੁੰਦੇ ਹਨ, ਉਸਦਾ ਜੋ ਮਰਜੀ ਬਣਾ ਲਵੋ। ਇਸ ਲਈ ਬੱਚੇ ਹਮੇਸ਼ਾਂ ਹੀ ਆਪ ਜੀ ਦੀ ਵਿਸ਼ੇਸ਼ ਤਵੱਜੋ ਅਤੇ ਬਖਸ਼ਿਸ਼ ਦੇ ਪਾਤਰ ਹੁੰਦੇ ਸਨ। ਜਿਹੜੇ ਬੱਚੇ ਕਿਸੇ ਵੀ ਖੇਤਰ ਵਿਚ ਕੁੱਝ ਕਰ ਸੱਕਣ ਦੀ ਯੋਗਤਾ ਰੱਖਦੇ ਸਨ, ਉਹ ਆਪ ਜੀ ਦੇ ਮਾਰਗ-ਦਰਸ਼ਨ, ਪ੍ਰੇਰਣਾ ਅਤੇ ਸਹਿਯੋਗ ਨਾਲ ਉਚ ਕੋਟੀ ਦੇ ਕਲਾਕਾਰ, ਸੰਗੀਤਕਾਰ, ਲੇਖਕ, ਖਿਡਾਰੀ ਅਤੇ ਵਿਗਿਆਨਕ ਕਿਰਤੀ ਬਣ ਗਏ।





Sri Satguru Jagjit Singh love knew no bounds. Adolescents, teenagers as well as the Senior citizens were immersed in His love alike. No one felt deprived around Him. He would often say that 'children are like raw milk, you can churn them into anything'; hence He paid special attention to them and blessed them always. He harnessed talented youth and motivated them to become artists, musicians, writers, sportsmen, scientists etc of the highest levels.



ਕੋਮਲ ਕਰੂੰਬਲਾਂ ਨੂੰ ਸਰਗਮਾਂ ਸਿਖਾਂਵਦਾ, ਬੰਦਿਸ਼ਾਂ ਤੇ ਰੀਤਾਂ ਕੋਲ ਬੈਠ ਸਮਝਾਂਵਦਾ।

September 2015 ਭਾਦਰੋਂ-ਅੱਸੂ ੨੦੭੨ਬਿ:


ਐਤ Sun	ਸੋਮ Mon	ਮੰਗਲ Tue	ਬੁੱਧ Wed	ਵੀਰ Thu	ਸ਼ੁੱਕਰ Fri	ਸ਼ਨੀ Sat
		੧੬ 1	੧੭ 2	੧੮ 3	੧੯ 4	੨੦ 5
੨੧ 6	੨੨ 7	੨੩ 8	੨੪ 9	੨੫ 10	੨੬ 11	੨੭ 12
● ੨੮ 13	੨੯ 14	੩੦ 15	੩੧ 16	● ੧ 17	੨ 18	੩ 19
੪ 20	੫ 21	੬ 22	੭ 23	੮ 24	੯ 25	੧੦ 26
੧੧ 27	● ੧੨ 28	੧੩ 29	੧੪ 30			

- ● ਸੰਗਰਾਂਦ
- ● ਪੂਰਨਮਾਸ਼ੀ
- ● ਮੱਸਿਆ

05- ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ
14- ਮੇਲਾ ਮਾਤਾ ਭੁਪਿੰਦਰ ਕੌਰ ਜੀ
15- ਨਾਮਧਾਰੀ ਸ਼ਹੀਦੀ ਮੇਲਾ, ਸ੍ਰੀ ਅੰਮ੍ਰਿਤਸਰ
16- ਜੋਤੀ ਜੋਤਿ ਸ੍ਰੀ ਸਤਿਗੁਰੂ ਰਾਮਦਾਸ ਜੀ
17- ਅੱਸੂ ਦਾ ਮੇਲਾ ਆਰੰਭ,
ਗੁਰਗੱਦੀ ਦਿਵਸ ਸ੍ਰੀ ਸਤਿਗੁਰੂ ਰਾਮ ਸਿੰਘ ਜੀ
28- ਜੋਤੀ ਜੋਤਿ ਸ੍ਰੀ ਸਤਿਗੁਰੂ ਅਮਰਦਾਸ ਜੀ

ਦਇਆ ਜਾਣੈ ਜੀਅ ਕੀ.....

ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਹਿਰਦੇ ਵਿਚ ਸਭਨਾਂ ਲਈ ਪਿਆਰ ਸੀ, ਮੁਹੱਬਤ ਸੀ, ਮੋਹ ਸੀ, ਦਰਦ ਸੀ। ਹਜ਼ੂਰ ਦੀਆਂ ਇਹ ਬਖਸ਼ਿਸ਼ਾਂ ਕੇਵਲ ਮਨੁੱਖਾਂ ਲਈ ਹੀ ਨਹੀਂ ਸਗੋਂ ਜੀਵ ਮਾਤਰ ਲਈ ਸਨ। ਇਹੀ ਕਾਰਣ ਸੀ ਕਿ ਪਸ਼ੂ-ਪੰਛੀ ਹਜ਼ੂਰ ਦੀ ਛੁਹ ਪਾਣ ਨੂੰ ਲੋਚਿਆ ਕਰਦੇ ਸਨ। ਸ੍ਰੀ ਭੈਣੀ ਸਾਹਿਬ ਦੇ ਮੋਰਾਂ ਨੂੰ ਪਾਤਸ਼ਾਹ ਜੀ ਦੀ ਆਮਦ ਦਾ ਅਹਿਸਾਸ ਹੋ ਜਾਇਆ ਕਰਦਾ ਸੀ। ਕੋਈ ਮਿਕਨਾਤੀਸੀ ਕਸ਼ਿਸ਼ ਸੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਸਖਸ਼ੀਅਤ ਵਿਚ। ਸ੍ਰੀ ਭੈਣੀ ਸਾਹਿਬ ਹੁੰਦਿਆਂ ਰੋਜਾਨਾ ਗਊਸ਼ਾਲਾ ਵਿਚ ਜਾਣਾ ਅਤੇ ਆਪ ਹੱਥੀਂ ਗਊਆਂ ਨੂੰ ਗੁੜ ਛਕਾਉਣਾ ਵੀ ਆਪ ਜੀ ਦੇ ਨਿਤ ਕਰਮ ਦਾ ਹਿੱਸਾ ਹੋਇਆ ਕਰਦਾ ਸੀ। ਸੰਨ 1965 ਵਿਚ ਭਾਰਤੀ ਗੋ-ਸੰਵਰਧਨ ਸੰਮਤੀ ਵੱਲੋਂ ਗਊਧਨ ਦੀ ਸਾਂਭ-ਸੰਭਾਲ ਅਤੇ ਨਸਲ-ਸੁਧਾਰ ਲਈ ਕੀਤੇ ਮਹਾਨ ਕਾਰਜਾਂ ਕਰਕੇ ਆਪ ਜੀ ਨੂੰ ਗੋਪਾਲ-ਰਤਨ ਸਨਮਾਨ ਭੇਂਟ ਕੀਤਾ ਗਿਆ।



Love and empathy for everyone - Sri Satguru Jagjit Singh Ji's love was not limited to just us humans, but it encompassed the whole creation. Even the birds and animals yearned for His love. The peacocks in and around Sri Bhaini Sahib could feel his presence. Satguru Ji would draw everyone towards Him. Feeding jaggery to the cows at the cowshed was a part of Satguru Ji's daily routine whilst at Sri Bhaini Sahib. In 1965, the All India Go-Samvardhan Committee awarded Satguru Ji the 'Gopal Ratan' for His efforts in safeguarding and improving various cow breeds.



October 2015 ਅੱਸੂ-ਕੱਤਕ ੨੦੭੨ਬਿ੍ਰ:

ਐਤ Sun	ਸੋਮ Mon	ਮੰਗਲ Tue	ਬੁੱਧ Wed	ਵੀਰ Thu	ਸ਼ੁੱਕਰ Fri	ਸ਼ਨੀ Sat
				੧੫ 1	੧੬ 2	੧੭ 3
੧੮ 4	੧੯ 5	੨੦ 6	੨੧ 7	੨੨ 8	੨੩ 9	੨੪ 10
੨੫ 11	੨੬ 12	੨੭ 13	੨੮ 14	੨੯ 15	੩੦ 16	੧ 17
੨ 18	੩ 19	੪ 20	੫ 21	੬ 22	੭ 23	੮ 24
੯ 25	੧੦ 26	੧੧ 27	੧੨ 28	੧੩ 29	੧੪ 30	੧੫ 31


- ਸੰਗਰਾਂਦ
- ਪੂਰਨਮਾਸ਼ੀ
- ਮੱਸਿਆ


7- ਜੋਤੀ ਜੋਤਿ ਸ੍ਰੀ ਸਤਿਗੁਰੂ ਨਾਨਕ ਦੇਵ ਜੀ
16- ਅਵਤਾਰ ਸ੍ਰੀ ਸਤਿਗੁਰੂ ਹਰੀ ਸਿੰਘ ਜੀ
17- ਭੋਗ, ਅੱਸੂ ਦਾ ਮੇਲਾ, ਸ੍ਰੀ ਭੈਣੀ ਸਾਹਿਬ
22- ਦੁਸਹਿਰਾ

ਕੈਸਾ ਰੂਪ ਕਮਾਲ ਹੈ ਤੇਰਾ, ਲਾਇਆ ਹਰ ਹਿਰਦੇ ਵਿਚ ਡੇਰਾ;
ਪਸ਼ੂ-ਪੰਛੀ ਤੇ ਚਾਰ ਚੌਫੇਰਾ, ਤੇਰਾ ਜੱਸ ਗਾਂਵਦੇ।

ਘਾਲਿ ਖਾਇ ਕਿਛੁ ਹਥਹੁ ਦੇਇ...

ਸਿੱਖ ਸਮਾਜ ਕਿਰਤ ਪ੍ਰਧਾਨ ਸਮਾਜ ਹੈ। ਸਿੱਖ ਧਰਮ ਦੇ ਆਦਿ ਗੁਰੂ, ਸ੍ਰੀ ਸਤਿਗੁਰੂ ਨਾਨਕ ਦੇਵ ਜੀ ਨੇ ਘਰ ਪ੍ਰਵਾਰ ਵਿਚ ਰਹਿੰਦਿਆਂ, ਦਸਾਂ ਨਹੁੰਆਂ ਦੀ ਕਿਰਤ ਕਰਨ, ਵੰਡ ਕੇ ਛਕਣ ਅਤੇ ਨਾਮ ਜੱਪ ਕੇ ਪ੍ਰਭੂ ਭਗਤੀ ਅਤੇ ਜੀਵਨ ਮੁਕਤੀ ਦਾ ਮਾਰਗ ਦੱਸਿਆ। 'ਘਾਲਿ ਖਾਇ ਕਿਛੁ ਹਥਹੁ ਦੇਇ। ਨਾਨਕ ਰਾਹ ਪਛਾਣਹਿ ਸੇਇ'। ਦੇ ਮਹਾਂਵਾਕ ਅਨੁਸਾਰ ਚੱਲਦਿਆਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਮਾਜ ਵਾਸਤੇ ਪ੍ਰੇਰਣਾ ਸ੍ਰੋਤ ਬਣੇ ਅਤੇ ਅਗਵਾਈ ਵੀ ਕੀਤੀ। ਆਪ ਜੀ ਨੂੰ ਖੇਤੀਬਾੜੀ ਅਤੇ ਬਾਗਬਾਨੀ ਦਾ ਕੇਵਲ ਸ਼ੌਂਕ ਹੀ ਨਹੀਂ ਸਗੋਂ ਵਸੀਹ ਗਿਆਨ ਅਤੇ ਤਜਰਬਾ ਵੀ ਸੀ। ਇਲਾਕਾ ਜੀਵਨ ਨਗਰ (ਹਰਿਆਣਾ) ਵਿਚ ਆਪ ਜੀ ਨੇ ਸ਼ੁਰੂ ਤੋਂ ਹੀ ਆਪਣੇ ਫਾਰਮਾਂ ਵਿਚ ਆਰਗੈਨਿਕ ਖੇਤੀ ਕੀਤੀ ਅਤੇ ਸੰਗਤ ਨੂੰ ਪ੍ਰੇਰਣਾ ਦੇ ਕੇ ਇਲਾਕੇ ਵਿਚ ਅੰਗੂਰਾਂ ਅਤੇ ਕਿੰਨੂਆਂ ਆਦਿ ਦੇ ਬਾਗ ਲਗਵਾਏ। ਆਪ ਜੀ ਵੱਲੋਂ ਅੰਗੂਰਾਂ ਦੀ ਸਰਦੀਆਂ ਵਿਚ ਪੈਦਾ ਕੀਤੀ ਫਸਲ ਯੂਨੀਵਰਸਿਟੀਆਂ ਦੇ ਬਾਗਬਾਨੀ ਮਾਹਰਾਂ ਲਈ ਵੀ ਨਵੀਆਂ ਪੈੜਾਂ ਸਨ। ਆਪ ਜੀ ਨੇ ਨਾਮਧਾਰੀ ਸਿੱਖਾਂ ਨੂੰ ਕਿਰਤੀ ਤੋਂ ਵਿਗਿਆਨਕ-ਕਿਰਤੀ ਬਣਨ ਲਈ ਅਗਵਾਈ ਕੀਤੀ। ਵਿਸ਼ਵ ਪ੍ਰਸਿੱਧ ਨਾਮਧਾਰੀ ਸੀਡਜ਼ ਅਤੇ ਨਾਮਧਾਰੀ ਫਰੈਸ਼ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਦੂਰ-ਅੰਦੇਸ਼ਤਾ ਅਤੇ ਸੁਪਨਿਆਂ ਦੀ ਸਾਕਾਰਤਾ ਦਾ ਸਿੱਟਾ ਹੀ ਹੈ।





The Sikhs are a hard working community. Sri Satguru Nanak Dev Ji preached that one could serve God and attain salvation by working hard, earning an honorable living, sharing their meals and meditating on the Name of the God. Following the tenet of 'One who works for what he eats and gives some of what he has - O Nanak, he knows the path' Sri Satguru Jagjit Singh Ji motivated and led the society from the front. Satguru Ji not only enjoyed farming and gardening, but had immense knowledge and experience of both the activities. Satguru Ji promoted organic farming from the beginning not only at His own farms at Jivan Nagar (Haryana) but motivated the farming community to do so as well. He motivated them to farm grapes as well as Kinnows (Mandarin Oranges). The cultivation of grapes during the winters astounded even the cultivation experts at various Universities. Satguru Ji motivated the Namdhari Sikhs to move from being just hard working to scientifically hard working. The world renowned Namdhari Seeds and Namdhari Fresh bear testimony to the far sightedness and fulfillment of Satguru Ji's agrarian dreams.





ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ।

November 2015 ਕੱਤਕ-ਮੱਘਰ ੨੦੭੨ਬ੍ਰਿ:


ਐਤ Sun	ਸੋਮ Mon	ਮੰਗਲ Tue	ਬੁੱਧ Wed	ਵੀਰ Thu	ਸ਼ੁੱਕਰ Fri	ਸ਼ਨੀ Sat
੧੬ 1	੧੭ 2	੧੮ 3	੧੯ 4	੨੦ 5	੨੧ 6	੨੨ 7
੨੩ 8	੨੪ 9	੨੫ 10	● ੨੬ 11	੨੭ 12	੨੮ 13	੨੯ 14
੩੦ 15	● ੧ 16	੨ 17	੩ 18	੪ 19	੫ 20	੬ 21
੭ 22	੮ 23	੯ 24	○ ੧੦ 25	੧੧ 26	੧੨ 27	੧੩ 28
੧੪ 29	੧੫ 30					

- ● ਸੰਗਰਾਂਦ
- ○ ਪੂਰਨਮਾਸ਼ੀ
- ● ਮੱਸਿਆ

11- ਦਿਵਾਲੀ, ਬੰਦੀ ਛੋਡ ਦਿਵਸ
22- ਅਵਤਾਰ, ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ
25- ਅਵਤਾਰ, ਸ੍ਰੀ ਸਤਿਗੁਰੂ ਨਾਨਕ ਦੇਵ ਜੀ
26- ਨਾਮਧਾਰੀ ਸ਼ਹੀਦੀ ਮੇਲਾ, ਲੁਧਿਆਣਾ

ਸਦ ਪੀੜੀ ਗੁਰੂ ਚਲੰਦੀ

"ਹਰਿ ਜੁਗਹ ਜੁਗੋ ਜੁਗ, ਜੁਗਹ ਜੁਗੋ ਸਦ ਪੀੜੀ ਗੁਰੂ ਚਲੰਦੀ"-ਗੁਰਵਾਕ ਅਨੁਸਾਰ ਗੁਰੂ-ਪੀੜ੍ਹੀ ਆਦਿ ਕਾਲ ਤੋਂ ਚਲਦੀ ਆਈ ਹੈ ਅਤੇ ਅਨੰਤ ਕਾਲ ਤੱਕ ਚਲਦੀ ਰਹੇਗੀ। ਕਲਿਜੁਗ ਵਿਚ ਜੀਵਾਂ ਦੇ ਉਧਾਰ ਲਈ ਸਤਿਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਅਤੇ 'ਸਾਰਾ ਕਲਿਜੁਗ ਭੋਗਸੀ ਨਾਨਕ ਧਰ ਅਵਤਾਰ' ਦਾ ਇਕਰਾਰ ਵੀ ਕੀਤਾ। ਸਿੱਖ ਪੰਥ ਦੀ ਇਸੇ ਗੁਰੂ ਪਰੰਪਰਾ ਦੇ ਵਾਰਿਸ ਹੋਏ ਹਨ ਸਤਿਗੁਰੂ ਜਗਜੀਤ ਸਿੰਘ ਜੀ। ਆਪ ਜੀ ਨੇ ਆਪਣੇ ਜਾਂ-ਨਸ਼ੀਨ ਦੇ ਰੂਪ 'ਚ ਪੰਥ ਨੂੰ ਉਹ ਸਤਿਗੁਰ ਪੁਰਖ ਬਖਸ਼ਿਆ ਹੈ ਜਿਸਨੂੰ ਆਪ ਜੀ 'ਮੇਰੇ ਬੇਟਾ ਜੀ', ਕਹਿ ਕੇ ਪਿਆਰਦੇ ਅਤੇ ਦੁਲਾਰਦੇ ਸਨ। ਪਰਲੋਕ ਗਵਨ ਤੋਂ ਕੁਝ ਵਰ੍ਹੇ ਪਹਿਲਾਂ ਸ੍ਰੀ ਸਤਿਗੁਰੂ ਜੀ ਨੇ ਸ੍ਰੀ ਉਦੇ ਸਿੰਘ ਜੀ ਨੂੰ ਮੁਖਾਤਿਬ ਹੁੰਦਿਆਂ ਬਚਨ ਕੀਤਾ : "ਕਾਕਾ ਤੂੰ ਹੁਣ ਭਜਨ-ਬਾਣੀ ਕਰਿਆ ਕਰ ਅਤੇ ਕਰਵਾਇਆ ਵੀ ਕਰ, ਹੁਣ ਤੂੰ ਹੀ ਹੈਂ ਸਾਡੇ ਕੋਲ"। 13 ਦਿਸੰਬਰ, 2012 ਸਤਿਗੁਰੂ ਜਗਜੀਤ ਸਿੰਘ ਜੀ ਦੇ ਪਰਲੋਕ ਗਵਨ ਉਪਰੰਤ ਆਪ ਜੀ ਦੀ ਰਜਾ ਅਨੁਸਾਰ ਸ੍ਰੀ ਉਦੇ ਸਿੰਘ ਜੀ-ਸਤਿਗੁਰੂ ਰੂਪ ਵਿਚ ਇਸ ਰਾਜ-ਯੋਗ ਗੱਦੀ ਤੇ ਸੁਭਾਇਮਾਨ ਹੋਏ। ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਸੁਯੋਗ ਅਗਵਾਈ ਹੇਠ ਨਾਮਧਾਰੀ ਪੰਥ ਦਾ ਭਵਿੱਖ ਸੁਰੱਖਿਅਤ ਅਤੇ ਰੌਸ਼ਨ ਹੈ।



'In age after age, through all the ages, forever and ever, the lineage of the Guru's family shall prosper and increase' - In the Iron Age of Kalyuga, Satguru Nanak Dev Ji appeared as the succor for the world and living kind alike. Satguru Jagjit Singh Ji inherited this lineage of the Satgurus. And in turn He bestowed this inheritance to the one whom He referred and loved as 'My Son...'. A few years before He passed away Satguru Ji addressing Sri Uday Singh Ji said 'Son you should now not only meditate on the name of the Lord yourself but also make others meditate as well, we only have you now'. On 13 December, 2012 when the divine light, Sri Satguru Jagjit Singh Ji became one with His creator, Sri Uday Singh Ji as per the wishes of Satguru Ji took over this responsibility as the Temporal head of the Namdhari Sikhs.



December 2015 ਮੱਘਰ-ਪੋਹ ੨੦੭੨ਬਿ:

ਐਤ Sun	ਸੋਮ Mon	ਮੰਗਲ Tue	ਬੁੱਧ Wed	ਵੀਰ Thu	ਸ਼ੁੱਕਰ Fri	ਸ਼ਨੀ Sat
		੧੬ 1	੧੭ 2	੧੮ 3	੧੯ 4	੨੦ 5
੨੧ 6	੨੨ 7	੨੩ 8	੨੪ 9	੨੫ 10	੨੬ 11	੨੭ 12
੨੮ 13	੨੯ 14	੩੦ 15	੧ 16	੨ 17	੩ 18	੪ 19
੫ 20	੬ 21	੭ 22	੮ 23	੯ 24	੧੦ 25	੧੧ 26
੧੨ 27	੧੩ 28	੧੪ 29	੧੫ 30	੧੬ 31		

- ਸੰਗਰਾਂਦ
- ਪੂਰਨਮਾਸ਼ੀ
- ਮੱਸਿਆ

16- ਸ਼ਹੀਦੀ ਦਿਵਸ ਸ੍ਰੀ ਸਤਿਗੁਰੂ ਤੇਗ ਬਹਾਦੁਰ ਜੀ
21- ਸ਼ਹੀਦੀ ਮੇਲਾ, ਚਮਕੌਰ ਸਾਹਿਬ
25- ਜੋਤੀ ਜੋਤਿ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ
26-28- ਸ਼ਹੀਦੀ ਮੇਲਾ ਫਤਹਿਗੜ੍ਹ ਸਾਹਿਬ

ਬੋਲ, ਨਦਰਿ, ਛੂਹ, ਰਹਿਮਤ ਉਸ ਦੀ, ਜਿਸਨੇ ਮਾਣੇ ਉਹ ਹੀ ਜਾਣੇ।
ਸਵਰਗ ਬੈਕੁੰਠ ਵੀ ਤੁਛ ਲਗਦਾ ਸੀ, ਜੋ ਪਲ ਉਸ ਸਤਿਗੁਰ ਸੰਗ ਮਾਣੇ॥


ਇਹ ਹੈ ਸੋਮਾਂ ਪਿਆਰਾਂ ਦਾ,
ਖਿਮਾਂ, ਸੀਲਤਾ, ਸੱਚ, ਸੁੱਚ, ਸੰਜਮ ਘੇਰਾ ਇਦ੍ਹੇ ਦੀਦਾਰਾਂ ਦਾ,
ਦੁੱਖ ਭੁੱਲਦੇ, ਸੁਖ ਸਹਿਜ ਉਪਜਦੇ, ਰਸ ਮਿਲਦਾ ਝਣਕਾਰਾ ਦਾ,
ਤੜਪ ਬੁੱਝੇ, ਤਨ, ਮਨ ਤੇ ਧਨ ਦੀ ਪਾ ਝਲਕਾ ਇਕ ਵਾਰਾਂ ਦਾ,
ਸੂਖਮ, ਕੋਮਲ, ਸਦਾ ਸੁਗੰਧਤ, ਮਹਿਰਮ ਦਿਲ ਦੀਆਂ ਤਾਰਾਂ ਦਾ,
ਮਾਨੁਖਤਾ ਦੇ ਬੂਟੇ ਉੱਤੇ ਮਹਿਕਿਆ ਪੁਸ਼ਪ ਬਹਾਰਾਂ ਦਾ।
-ਕਵੀ ਪ੍ਰੀਤਮ ਸਿੰਘ

ਸਤਿਗੁਰ ਕੇਂਦਰ ਜਗਤ ਦਾ, ਸੂਰਜ ਸਮ ਪ੍ਰਕਾਸ਼,
ਪ੍ਰੇਮ ਨਿੱਘ ਨੂੰ ਵੰਡਦਾ, ਮਾਨਵਤਾ ਦੀ ਆਸ।
ਸਗਲ ਸਮੱਗਰੀ ਸਤਿਗੁਰੂ, ਰੱਖੀ ਸੂਤ ਪਰੋਏ,
ਚਾਨਣ ਗੁਰੂ ਦੀ ਜੋਤ ਦਾ, ਚਹੁੰ ਕੁੰਟਾਂ ਵਿੱਚ ਹੋਏ।
ਨਮੋ ਗੁਰੂ ਜਗਜੀਤ ਨੂੰ, ਮੇਰਾ ਹੈ ਪ੍ਰਣਾਮ,
ਚਰਨ ਕੰਵਲ ਨੂੰ ਪਰਸ ਕੇ, ਪਾਇਆ ਮਨ ਬਿਸਰਾਮ।
-ਪ੍ਰੋ: ਕਿਰਪਾਲ ਸਿੰਘ ਕੌਂਸਲ

ਇਕ ਕਥਾ ਪੜ੍ਹਦਿਆਂ, ਰਾਜ ਭਾਗ ਤਿਆਗ ਕੇ, ਜੰਗਲਾਂ ਵਿਚ ਭਟਕਦੇ, ਜ਼ਿੰਦਗੀ ਅਤੇ ਮੌਤ ਦੇ ਅਰਥ ਤਲਾਸ਼ਦੇ ਮਹਾਤਮਾ ਬੁੱਧ ਦੀ ਜਦੋਂ ਮੈ ਸ਼ਕਲ ਕਿਆਸਦੀ ਹਾਂ ਤਾਂ ਪ੍ਰਾਪਤ ਕਿਸੇ ਵੀ ਮੂਰਤ ਜਾਂ ਮੂਰਤੀ 'ਚੋਂ ਮੈਨੂੰ ਮਹਾਤਮਾ ਬੁੱਧ ਨਹੀਂ ਦਿਸਦੇ। ਪਰ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਤਸਵੀਰ ਵੱਲ ਤੱਕਦਿਆਂ ਮੈਨੂੰ ਲੱਗਿਆ ਮਹਾਤਮਾ ਬੁੱਧ ਹੂ-ਬ-ਹੂ ਇਹੋ ਜਿਹੇ ਹੀ ਹੋਣਗੇ। ਓਹੀ ਨੂਰਾਨੀ ਚਿਹਰਾ, ਉਹੀ ਨਿੱਕੀਆਂ-ਨਿੱਕੀਆਂ ਗੱਲਾਂ ਰਾਹੀਂ ਵੱਡੇ-ਵੱਡੇ ਅਰਥ ਸਮਝਾਉਣ ਵਾਲਾ ਬੁੱਧ ਇਹੋ ਜਿਹਾ ਹੀ ਤਾਂ ਹੋਵੇਗਾ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਵੇਖ ਕੇ ਮੈਨੂੰ ਲੱਗਿਆ ਕਿ ਮਹਾਂ-ਬਲੀ, ਪੀਰ-ਫਕੀਰ, ਸੰਤ, ਗੁਰੂ ਰਿਸ਼ੀ ਮੁਨੀ ਇਹੋ ਜਿਹੇ ਹੀ ਤਾਂ ਹੁੰਦੇ ਹੋਣਗੇ। ਇਹ ਸੋਚਦਿਆਂ ਤੁਹਾਡਾ ਮਨ ਆਪਣੇ ਆਪ ਸਤਿਕਾਰ ਵਿਚ ਝੁਕ ਜਾਂਦਾ ਹੈ।

- ਬੀਬੀ ਦਲੀਪ ਕੌਰ ਟਿਵਾਣਾ

ਪੁਸ਼ਪ ਬਹਾਰਾਂ ਦਾ



ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ

ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਰੂਹਾਨੀਅਤ ਦੇ ਉਹ ਮਹਾਨ ਰਹਿਬਰ ਹੋਏ ਹਨ ਜਿਨ੍ਹਾਂ ਅਧਿਆਤਮਿਕਤਾ ਦੇ ਨਾਲ-ਨਾਲ ਸਮਾਜ ਕਲਿਆਣ ਅਤੇ ਸਰਬਪੱਖੀ ਵਿਕਾਸ ਦੇ ਅਨੇਕਾਂ ਮੀਲ ਪੱਥਰ ਗੱਡੇ ਹਨ। ਆਪ ਕੇਵਲ ਸਦ-ਉਪਦੇਸ਼ ਅਤੇ ਅਸ਼ੀਰਵਾਦ ਦੇਣ ਵਾਲੇ ਮੁਕਤੀਦਾਤਾ ਗੁਰੂ ਹੀ ਨਹੀਂ ਸਨ ਸਗੋਂ ਹੱਸਦੇ-ਖੇਡਦੇ, ਚੁਫੇਰੇ ਵਿਚ ਇਵੇਂ ਵਿਚਰੇ ਕਿ ਹਰ ਕਿਸੇ ਨੂੰ ਅਪਣੱਤ ਦਾ ਅਹਿਸਾਸ ਹੁੰਦਾ, ਆਮ ਮਨੁੱਖਾਂ ਵਾਂਗ ਦੁੱਖ-ਸੁੱਖ ਆਪਣੇ ਤਨ ਤੇ ਹੰਢਾਉਂਦੇ, ਕਿਰਤ ਕਰਦੇ, ਨਵੇਂ ਗਿਆਨ-ਵਿਗਿਆਨ ਨੂੰ ਸੰਗੀਆਂ-ਸਾਥੀਆਂ ਨਾਲ ਸਾਂਝਾ ਕਰਦੇ, ਬੱਚਿਆਂ ਨੂੰ ਮਾਪਿਆਂ ਵਾਂਗ ਲਾਡ ਲਡਾਉਂਦੇ, ਬਜ਼ੁਰਗਾਂ ਨੂੰ ਇਵੇਂ ਨਿਵਾਜਦੇ ਕਿ ਉਨ੍ਹਾਂ ਨੂੰ ਕਦੇ ਅਣਗੌਲੇ ਜਾਣ ਦਾ ਅਹਿਸਾਸ ਤੱਕ ਨਾ ਹੁੰਦਾ। ਹਰ ਜਾਤ, ਕੌਮ ਦੇ ਕੇਵਲ ਮਨੁੱਖ ਮਾਤਰ ਹੀ ਨਹੀਂ ਸਗੋਂ ਪਸ਼ੂ-ਪੰਛੀ ਅਤੇ ਰੁੱਖ-ਬਿਰਖ ਵੀ ਆਪ ਦੇ ਪ੍ਰੇਮ-ਕਲਾਵੇ ਵਿਚ ਸਮਾ ਜਾਂਦੇ ਸਨ। ਆਪ ਦਾ ਨੂਰੀ ਮੁਖ-ਮੰਡਲ, ਨਾਮ-ਰੱਤੇ ਨੇਤ੍ਰ, ਧਰਤੀ ਜੇਡਾ ਜੇਰਾ, ਖੁੱਲੇ ਆਕਾਸ਼ ਜੇਹੀ ਵਿਸ਼ਾਲ ਸੋਚ, ਫੁੱਲਾਂ ਜੇਹਾ ਮਹਿਕਾਂ ਭਰਿਆ ਕੋਮਲ ਹਿਰਦਾ, ਸ੍ਰੀ ਮੁੱਖ ਤੇ ਧੀਰਜ ਨਾਲ ਓਤ-ਪੋਤ ਸਦਾ ਬਹਾਰ ਮੁਸਕਾਨ ਅਤੇ ਪ੍ਰੇਮ ਪਰੁੱਚੇ ਮਿਕਨਾਤੀਸੀ ਬੋਲ ਹਰ ਕਿਸੇ ਨੂੰ ਆਪਣਾ ਬਣਾ ਲੈਣ ਦੀ ਸ਼ਕਤੀ ਰੱਖਦੇ ਸਨ। ਨਾਮ-ਬਾਣੀ ਅਤੇ ਸੰਗੀਤ ਤਾਂ ਸਤਿਗੁਰੂ ਜਗਜੀਤ ਸਿੰਘ ਜੀ ਦੀ ਰੂਹ ਦੀ ਖੁਰਾਕ ਸੀ। ਆਪ ਕੀਰਤਨ ਵਿਚ ਤਾਊਸ਼ ਵਜਾਉਂਦੇ ਤਾਂ ਸੁਰ-ਤਾਲ ਨਾਲ ਇਕ ਸੁਰ ਹੋਏ ਅਨਹਦ-ਨਾਦ ਦਾ ਸਰੂਪ ਹੋ ਜਾਂਦੇ, ਗਾਉਂਦੇ ਤਾਂ ਗੁਰਬਾਣੀ ਦੇ ਭਾਵ-ਅਰਥ ਇਵੇਂ ਸਪਸ਼ਟ ਹੁੰਦੇ ਜਿਵੇਂ ਗੁਰਬਾਣੀ ਆਪਣੇ ਆਪ ਦੀ ਵਿਆਖਿਆ ਕਰ ਰਹੀ ਹੋਵੇ - ਗੁਰਬਾਣੀ, ਸੰਗੀਤ ਅਤੇ ਸਤਿਗੁਰੂ ਇਕ ਰੂਪ ਹੋ ਜਾਂਦੇ।

ਸਾਹਿਬ ਸਤਿਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਆਲੰਬਰਦਾਰ, ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਦੀ ਨਿਆਰੀ ਸ਼ਾਨ ਨੂੰ ਵਿਸ਼ਵ ਭਰ ਵਿੱਚ ਸਨਮਾਨ-ਯੋਗ ਥਾਂ ਦਿਵਾਉਣ ਵਾਲੇ ਅਤੇ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਸਥਾਪਤ ਕੀਤੀ ਸਤਿਜੁਗੀ ਰਹਿਤ-ਮਰਿਯਾਦਾ ਨੂੰ ਕਾਇਮ ਰੱਖਣ ਵਾਲੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੁਆਰਾ ਪਾਈਆਂ ਪੈੜਾਂ ਅਤੇ ਨੂਰੀ ਲੋਅ ਸਦੀਵ ਕਾਲ ਤੱਕ ਮਨੁੱਖਤਾ ਦਾ ਰਾਹ ਰੁਸ਼ਨਾਉਂਦੀ ਰਹੇਗੀ।